

 Print Page

Sri Guru Granth Sahib

Displaying 1141 of

ਰੋਗ ਬੰਧ ਰਹਨੁ ਰਤੀ ਨ ਪਾਵੈ ॥

Rog Bandhh Rehan Rathee N Paavai ||

Entangled in disease, they cannot stay still, even for an instant.

ਭੈਰਉ (ਮਃ ੫) (੨੦) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧

Raag Bhaira-o Guru Arjan Dev

ਬਿਨੁ ਸਤਿਗੁਰ ਰੋਗੁ ਕਤਹਿ ਨ ਜਾਵੈ ॥੩॥

Bin Sathigur Rog Kathehi N Jaavai ||3||

Without the True Guru, the disease is never cured. ||3||

ਭੈਰਉ (ਮਃ ੫) (੨੦) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧

Raag Bhaira-o Guru Arjan Dev

ਪਾਰਬ੍ਰਹਮਿ ਜਿਸੁ ਕੀਨੀ ਦਇਆ ॥

Paarabreham Jis Keenee Dhaeiaa ||

When the Supreme Lord God grants His Mercy,

ਭੈਰਉ (ਮਃ ੫) (੨੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੨

Raag Bhaira-o Guru Arjan Dev

ਬਾਹੁ ਪਕੜਿ ਰੋਗਹੁ ਕਢਿ ਲਇਆ ॥

Baah Pakarr Rogahu Kadt Laeiaa ||

He grabs hold of the mortal's arm, and pulls him up and out of the disease.

ਭੈਰਉ (ਮਃ ੫) (੨੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੨

Raag Bhaira-o Guru Arjan Dev

ਤੂਟੇ ਬੰਧਨ ਸਾਧਸੰਗੁ ਪਾਇਆ ॥

Thoottae Bandhhan Saadhhasang Paaeiaa ||

Reaching the Saadh Sangat, the Company of the Holy, the mortal's bonds are broken.

ਭੈਰਉ (ਮਃ ੫) (੨੦) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੨

Raag Bhaira-o Guru Arjan Dev

ਕਹੁ ਨਾਨਕ ਗੁਰਿ ਰੋਗੁ ਮਿਟਾਇਆ ॥੪॥੭॥੨੦॥

Kahu Naanak Gur Rog Mittaaeiaa ||4||7||20||

Says Nanak, the Guru cures him of the disease. ||4||7||20||

ਭੈਰਉ (ਮਃ ੫) (੨੦) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੨

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ॥

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੧

ਚੀਤਿ ਆਵੈ ਤਾਂ ਮਹਾ ਅਨੰਦ ॥

Cheeth Aavai Thaan Mehaa Anandh ॥

When He comes to mind, then I am in supreme bliss.

ਭੈਰਉ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੩

Raag Bhaira-o Guru Arjan Dev

ਚੀਤਿ ਆਵੈ ਤਾਂ ਸਭਿ ਦੁਖ ਭੰਜ ॥

Cheeth Aavai Thaan Sabh Dhukh Bhanj ॥

When He comes to mind, then all my pains are shattered.

ਭੈਰਉ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੩

Raag Bhaira-o Guru Arjan Dev

ਚੀਤਿ ਆਵੈ ਤਾਂ ਸਰਧਾ ਪੂਰੀ ॥

Cheeth Aavai Thaan Saradhhaa Pooree ॥

When He comes to mind, my hopes are fulfilled.

ਭੈਰਉ (ਮਃ ੫) (੨੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੪

Raag Bhaira-o Guru Arjan Dev

ਚੀਤਿ ਆਵੈ ਤਾਂ ਕਬਹਿ ਨ ਝੁਰੀ ॥੧॥

Cheeth Aavai Thaan Kabehi N Jhooree ॥1॥

When He comes to mind, I never feel sadness. ॥1॥

ਭੈਰਉ (ਮਃ ੫) (੨੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੪

Raag Bhaira-o Guru Arjan Dev

ਅੰਤਰਿ ਰਾਮ ਰਾਇ ਪ੍ਰਗਟੇ ਆਇ ॥

Anthar Raam Raae Pragattae Aae ॥

Deep within my being, my Sovereign Lord King has revealed Himself to me.

ਭੈਰਉ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੪

Raag Bhaira-o Guru Arjan Dev

ਗੁਰਿ ਪੂਰੈ ਦੀਓ ਰੰਗੁ ਲਾਇ ॥੧॥ ਰਹਾਉ ॥

Gur Poorai Dheeou Rang Laae ॥1॥ Rehaao ॥

The Perfect Guru has inspired me to love Him. ||1||Pause||

ਭੈਰਉ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੫

Raag Bhaira-o Guru Arjan Dev

ਚੀਤਿ ਆਵੈ ਤਾਂ ਸਰਬ ਕੋ ਰਾਜਾ ॥

Cheeth Aavai Thaan Sarab Ko Raajaa ||

When He comes to mind, I am the king of all.

ਭੈਰਉ (ਮਃ ੫) (੨੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੫

Raag Bhaira-o Guru Arjan Dev

ਚੀਤਿ ਆਵੈ ਤਾਂ ਪੂਰੇ ਕਾਜਾ ॥

Cheeth Aavai Thaan Poorae Kaajaa ||

When He comes to mind, all my affairs are completed.

ਭੈਰਉ (ਮਃ ੫) (੨੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੫

Raag Bhaira-o Guru Arjan Dev

ਚੀਤਿ ਆਵੈ ਤਾਂ ਰੰਗਿ ਗੁਲਾਲ ॥

Cheeth Aavai Thaan Rang Gulaal ||

When He comes to mind, I am dyed in the deep crimson of His Love.

ਭੈਰਉ (ਮਃ ੫) (੨੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੬

Raag Bhaira-o Guru Arjan Dev

ਚੀਤਿ ਆਵੈ ਤਾਂ ਸਦਾ ਨਿਹਾਲ ॥੨॥

Cheeth Aavai Thaan Sadhaa Nihaal ||2||

When He comes to mind, I am ecstatic forever. ||2||

ਭੈਰਉ (ਮਃ ੫) (੨੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੬

Raag Bhaira-o Guru Arjan Dev

ਚੀਤਿ ਆਵੈ ਤਾਂ ਸਦ ਧਨਵੰਤਾ ॥

Cheeth Aavai Thaan Sadh Dhhanavanthaa ||

When He comes to mind, I am wealthy forever.

ਭੈਰਉ (ਮਃ ੫) (੨੧) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੬

Raag Bhaira-o Guru Arjan Dev

ਚੀਤਿ ਆਵੈ ਤਾਂ ਸਦ ਨਿਭਰੰਤਾ ॥

Cheeth Aavai Thaan Sadh Nibharanthaa ||

When He comes to mind, I am free of doubt forever.

ਭੈਰਉ (ਮਃ ੫) (੨੧) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੭

Raag Bhaira-o Guru Arjan Dev

ਚੀਤਿ ਆਵੈ ਤਾਂ ਸਭਿ ਰੰਗ ਮਾਣੇ ॥

Cheeth Aavai Thaan Sabh Rang Maanae ||

When He comes to mind, then I enjoy all pleasures.

ਭੈਰਉ (ਮਃ ੫) (੨੧) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੭

Raag Bhaira-o Guru Arjan Dev

ਚੀਤਿ ਆਵੈ ਤਾਂ ਚੂਕੀ ਕਾਣੇ ॥੩॥

Cheeth Aavai Thaan Chookee Kaanae ||3||

When He comes to mind, I am rid of fear. ||3||

ਭੈਰਉ (ਮਃ ੫) (੨੧) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੭

Raag Bhaira-o Guru Arjan Dev

ਚੀਤਿ ਆਵੈ ਤਾਂ ਸਹਜ ਘਰੁ ਪਾਇਆ ॥

Cheeth Aavai Thaan Sehaj Ghar Paaeiaa ||

When He comes to mind, I find the home of peace and poise.

ਭੈਰਉ (ਮਃ ੫) (੨੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੮

Raag Bhaira-o Guru Arjan Dev

ਚੀਤਿ ਆਵੈ ਤਾਂ ਸੁੰਨਿ ਸਮਾਇਆ ॥

Cheeth Aavai Thaan Sunn Samaaeiaa ||

When He comes to mind, I am absorbed in the Primal Void of God.

ਭੈਰਉ (ਮਃ ੫) (੨੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੮

Raag Bhaira-o Guru Arjan Dev

ਚੀਤਿ ਆਵੈ ਸਦ ਕੀਰਤਨੁ ਕਰਤਾ ॥

Cheeth Aavai Sadh Keerathan Karathaa ||

When He comes to mind, I continually sing the Kirtan of His Praises.

ਭੈਰਉ (ਮਃ ੫) (੨੧) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੮

Raag Bhaira-o Guru Arjan Dev

ਮਨੁ ਮਾਨਿਆ ਨਾਨਕ ਭਗਵੰਤਾ ॥੪॥੮॥੨੧॥

Man Maaniaa Naanak Bhagavanthaa ||4||8||21||

Nanak's mind is pleased and satisfied with the Lord God. ||4||8||21||

ਭੈਰਉ (ਮਃ ੫) (੨੧) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੯

Raag Bhaira-o Guru Arjan Dev

ਭੈਰਉ ਮਹਲਾ ੫ ॥

Bhairao Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੧

ਬਾਪੁ ਹਮਾਰਾ ਸਦ ਚਰੰਜੀਵੀ ॥

Baap Hamaaraa Sadh Charanjeevee ||

My Father is Eternal, forever alive.

ਭੈਰਉ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੯

Raag Bhaira-o Guru Arjan Dev

ਭਾਈ ਹਮਾਰੇ ਸਦ ਹੀ ਜੀਵੀ ॥

Bhaaee Hamaarae Sadh Hee Jeevee ||

My brothers live forever as well.

ਭੈਰਉ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੦

Raag Bhaira-o Guru Arjan Dev

ਮੀਤ ਹਮਾਰੇ ਸਦਾ ਅਬਿਨਾਸੀ ॥

Meeth Hamaarae Sadhaa Abinaasee ||

My friends are permanent and imperishable.

ਭੈਰਉ (ਮਃ ੫) (੨੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੦

Raag Bhaira-o Guru Arjan Dev

ਕੁਟੰਬੁ ਹਮਾਰਾ ਨਿਜ ਘਰਿ ਵਾਸੀ ॥੧॥

Kuttanb Hamaaraa Nij Ghar Vaasee ||1||

My family abides in the home of the self within. ||1||

ਭੈਰਉ (ਮਃ ੫) (੨੨) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੦

Raag Bhaira-o Guru Arjan Dev

ਹਮ ਸੁਖੁ ਪਾਇਆ ਤਾਂ ਸਭਹਿ ਸੁਹੇਲੇ ॥

Ham Sukh Paaeiaa Thaan Sabhehi Suhaelae ||

I have found peace, and so all are at peace.

ਭੈਰਉ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੦

Raag Bhaira-o Guru Arjan Dev

ਗੁਰਿ ਪੂਰੈ ਪਿਤਾ ਸੰਗਿ ਮੇਲੇ ॥੧॥ ਰਹਾਉ ॥

Gur Poorai Pithaa Sang Maelae ||1|| Rehaao ||

The Perfect Guru has united me with my Father. ||1||Pause||

ਭੈਰਉ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੧

Raag Bhaira-o Guru Arjan Dev

ਮੰਦਰ ਮੇਰੇ ਸਭ ਤੇ ਉਚੇ ॥

Mandhar Maerae Sabh Thae Oochae ||

My mansions are the highest of all.

ਭੈਰਉ (ਮਃ ੫) (੨੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੧

Raag Bhaira-o Guru Arjan Dev

ਦੇਸ ਮੇਰੇ ਬੇਅੰਤ ਅਪੁਛੇ ॥

Dhaes Maerae Baeanth Apooshhae ||

My countries are infinite and uncountable.

ਭੈਰਉ (ਮਃ ੫) (੨੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੧

Raag Bhaira-o Guru Arjan Dev

ਰਾਜੁ ਹਮਾਰਾ ਸਦ ਹੀ ਨਿਹਚਲੁ ॥

Raaj Hamaaraa Sadh Hee Nihachal ||

My kingdom is eternally stable.

ਭੈਰਉ (ਮਃ ੫) (੨੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੨

Raag Bhaira-o Guru Arjan Dev

ਮਾਲੁ ਹਮਾਰਾ ਅਖੂਟੁ ਅਬੇਚਲੁ ॥੨॥

Maal Hamaaraa Akhoott Abaechal ||2||

My wealth is inexhaustible and permanent. ||2||

ਭੈਰਉ (ਮਃ ੫) (੨੨) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੨

Raag Bhaira-o Guru Arjan Dev

ਸੋਭਾ ਮੇਰੀ ਸਭ ਜੁਗ ਅੰਤਰਿ ॥

Sobhaa Maeree Sabh Jug Anthar ||

My glorious reputation resounds throughout the ages.

ਭੈਰਉ (ਮਃ ੫) (੨੨) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੨

Raag Bhaira-o Guru Arjan Dev

ਬਾਜ ਹਮਾਰੀ ਥਾਨ ਥਨੰਤਰਿ ॥

Baaj Hamaaree Thhaan Thhananthar ||

My fame has spread in all places and interspaces.

ਭੈਰਉ (ਮਃ ੫) (੨੨) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੩

Raag Bhaira-o Guru Arjan Dev

ਕੀਰਤਿ ਹਮਾਰੀ ਘਰਿ ਘਰਿ ਹੋਈ ॥

Keerath Hamaree Ghar Ghar Hoei ||

My praises echo in each and every house.

ਭੈਰਉ (ਮਃ ੫) (੨੨) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੩

Raag Bhaira-o Guru Arjan Dev

ਭਗਤਿ ਹਮਾਰੀ ਸਭਨੀ ਲੋਈ ॥੩॥

Bhagath Hamaaree Sabhanee Loe ||3||

My devotional worship is known to all people. ||3||

ਭੈਰਉ (ਮਃ ੫) (੨੨) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੩

Raag Bhaira-o Guru Arjan Dev

ਪਿਤਾ ਹਮਾਰੇ ਪ੍ਰਗਟੇ ਮਾਝ ॥

Pithaa Hamaarae Pragattae Maajh ||

My Father has revealed Himself within me.

ਭੈਰਉ (ਮਃ ੫) (੨੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੪

Raag Bhaira-o Guru Arjan Dev

ਪਿਤਾ ਪੁਤ ਰਲਿ ਕੀਨੀ ਸਾਂਝ ॥

Pithaa Pooth Ral Keenae Saanjh ||

The Father and son have joined together in partnership.

ਭੈਰਉ (ਮਃ ੫) (੨੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੪

Raag Bhaira-o Guru Arjan Dev

ਕਹੁ ਨਾਨਕ ਜਉ ਪਿਤਾ ਪਤੀਨੇ ॥

Kahu Naanak Jo Pithaa Patheenae ||

Says Nanak, when my Father is pleased,

ਭੈਰਉ (ਮਃ ੫) (੨੨) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੪

Raag Bhaira-o Guru Arjan Dev

ਪਿਤਾ ਪੁਤ ਏਕੈ ਰੰਗਿ ਲੀਨੇ ॥੪॥੯॥੨੨॥

Pithaa Pooth Eaekai Rang Leenae ||4||9||22||

Then the Father and son are joined together in love, and become one. ||4||9||22||

ਭੈਰਉ (ਮਃ ੫) (੨੨) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੪

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੧

ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ॥

Niravair Purakh Sathigur Prabh Dhaathae ||

The True Guru, the Primal Being, is free of revenge and hate; He is God, the Great Giver.

ਭੈਰਉ (ਮਃ ੫) (੨੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੫

Raag Bhaira-o Guru Arjan Dev

ਹਮ ਅਪਰਾਧੀ ਤੁਮ੍ ਬਖਸਾਤੇ ॥

Ham Aparaadhhee Thumh Bakhasaathae ||

I am a sinner; You are my Forgiver.

ਭੈਰਉ (ਮਃ ੫) (੨੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੫

Raag Bhaira-o Guru Arjan Dev

ਜਿਸੁ ਪਾਪੀ ਕਉ ਮਿਲੈ ਨ ਢੋਈ ॥

Jis Paapee Ko Milai N Dtoee ||

That sinner, who finds no protection anywhere

ਭੈਰਉ (ਮਃ ੫) (੨੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੬

Raag Bhaira-o Guru Arjan Dev

ਸਰਣਿ ਆਵੈ ਤਾਂ ਨਿਰਮਲੁ ਹੋਈ ॥੧॥

Saran Aavai Thaan Niramal Hoe ||1||

- if he comes seeking Your Sanctuary, then he becomes immaculate and pure. ||1||

ਭੈਰਉ (ਮਃ ੫) (੨੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੬

Raag Bhaira-o Guru Arjan Dev

ਸੁਖੁ ਪਾਇਆ ਸਤਿਗੁਰੂ ਮਨਾਇ ॥

Sukh Paaeiaa Sathiguroo Manaai ||

Pleasing the True Guru, I have found peace.

ਭੈਰਉ (ਮਃ ੫) (੨੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੬

Raag Bhaira-o Guru Arjan Dev

ਸਭ ਫਲ ਪਾਏ ਗੁਰੂ ਧਿਆਇ ॥੧॥ ਰਹਾਉ ॥

Sabh Fal Paaeae Guroo Dhhiaae ||1|| Rehaao ||

Meditating on the Guru, I have obtained all fruits and rewards. ||1||Pause||

ਭੈਰਉ (ਮਃ ੫) (੨੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੭

Raag Bhaira-o Guru Arjan Dev

ਪਾਰਬ੍ਰਹਮ ਸਤਿਗੁਰ ਆਦੇਸੁ ॥

Paarabreham Sathigur Aadhaes ||

I humbly bow to the Supreme Lord God, the True Guru.

ਭੈਰਉ (ਮਃ ੫) (੨੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੭

Raag Bhaira-o Guru Arjan Dev

ਮਨੁ ਤਨੁ ਤੇਰਾ ਸਭੁ ਤੇਰਾ ਦੇਸੁ ॥

Man Than Thaeraa Sabh Thaeraa Dhaes ||

My mind and body are Yours; all the world is Yours.

ਭੈਰਉ (ਮਃ ੫) (੨੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੭

Raag Bhaira-o Guru Arjan Dev

ਚੂਕਾ ਪੜਦਾ ਤਾਂ ਨਦਰੀ ਆਇਆ ॥

Chookaa Parradhaa Thaan Nadharee Aaeiaa ||

When the veil of illusion is removed, then I come to see You.

ਭੈਰਉ (ਮਃ ੫) (੨੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੮

Raag Bhaira-o Guru Arjan Dev

ਖਸਮੁ ਤੂਹੈ ਸਭਨਾ ਕੇ ਰਾਇਆ ॥੨॥

Khasam Thoochai Sabhanaa Kae Raaeiaa ||2||

You are my Lord and Master; You are the King of all. ||2||

ਭੈਰਉ (ਮਃ ੫) (੨੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੮

Raag Bhaira-o Guru Arjan Dev

ਤਿਸੁ ਭਾਣਾ ਸੂਕੇ ਕਾਸਟ ਹਰਿਆ ॥

This Bhaanaa Sookae Kaasatt Hariaa ||

When it pleases Him, even dry wood becomes green.

ਭੈਰਉ (ਮਃ ੫) (੨੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੮

Raag Bhaira-o Guru Arjan Dev

ਤਿਸੁ ਭਾਣਾ ਤਾਂ ਥਲ ਸਿਰਿ ਸਰਿਆ ॥

This Bhaanaa Thaan Thhal Sir Sariaa ||

When it pleases Him, rivers flow across the desert sands.

ਭੈਰਉ (ਮਃ ੫) (੨੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੮

Raag Bhaira-o Guru Arjan Dev

ਤਿਸੁ ਭਾਣਾ ਤਾਂ ਸਭਿ ਫਲ ਪਾਏ ॥

This Bhaanaa Thaan Sabh Fal Paaeae ||

When it pleases Him, all fruits and rewards are obtained.

ਭੈਰਉ (ਮਃ ੫) (੨੩) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੮

Raag Bhaira-o Guru Arjan Dev

ਚਿੰਤ ਗਈ ਲਗਿ ਸਤਿਗੁਰ ਪਾਏ ॥੩॥

Chinth Gee Lag Sathigur Paaeae ||3||

Grasping hold of the Guru's feet, my anxiety is dispelled. ||3||

ਭੈਰਉ (ਮਃ ੫) (੨੩) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੧ ਪੰ. ੧੮

Raag Bhaira-o Guru Arjan Dev